

ਯੋਗ ਬਜ਼ੁਰਗਾਂ ਲਈ ਦੰਦਾਂ ਦੀ ਮੁਫਤ ਰੁਟੀਨ ਦੇਖਭਾਲ

ਉਨਟਾਰੀਓ ਸੀਨੀਅਰਜ਼ ਡੈਂਟਲ ਕੇਅਰ ਪ੍ਰੋਗਰਾਮ, ਯੋਗਤਾ ਪੂਰੀ ਕਰਨ ਵਾਲੇ ਸਾਰੇ ਬਜ਼ੁਰਗਾਂ ਨੂੰ ਉੱਚ ਪੱਧਰੀ ਦੰਦਾਂ ਦੀ ਦੇਖਭਾਲ ਪ੍ਰਦਾਨ ਕਰਦਾ ਹੈ।

ਕੌਣ ਯੋਗ ਹੈ?

ਤੁਸੀਂ ਯੋਗ ਹੋ ਸਕਦੇ ਹੋ ਜੇ ਤੁਸੀਂ:

- 65 ਜਾਂ ਵੱਧ ਉਮਰ ਦੇ ਹੋ
- ਉਨਟਾਰੀਓ ਦੇ ਵਸਨੀਕ ਹੋ
- ਜੇ ਤੁਸੀਂ ਇਕੱਲੇ ਹੋ ਅਤੇ ਤੁਹਾਡੀ ਕੁਲ ਸਲਾਨਾ ਆਮਦਨ \$22,200 ਜਾਂ ਘੱਟ ਹੈ ਅਤੇ ਜੋੜਿਆਂ ਲਈ ਇਹ ਕੁਲ ਸਲਾਨਾ ਆਮਦਨ \$37,100 ਜਾਂ ਘੱਟ ਹੈ।
- ਦੰਦਾਂ ਦੇ ਕਿਸੇ ਵੀ ਹੋਰ ਲਾਭ (ਜਿਵੇਂ ਕਿ ਨਿੱਜੀ ਇੰਸ਼ੂਰੈਂਸ ਜਾਂ ਹੋਰ ਸਰਕਾਰੀ ਪ੍ਰੋਗਰਾਮ) ਤੱਕ ਪਹੁੰਚ ਨਹੀਂ ਹੈ।

ਮੈਨੂੰ ਦੰਦਾਂ ਦੀ ਦੇਖਭਾਲ ਕਿੱਥੇ ਮਿਲ ਸਕਦੀ ਹੈ?

ਦੰਦਾਂ ਦੀ ਦੇਖਭਾਲ ਦੀਆਂ ਸੇਵਾਵਾਂ ਜਨਤਕ ਸਿਹਤ ਇਕਾਈਆਂ ਅਤੇ ਭਾਗੀਦਾਰ ਕਮਿਊਨਿਟੀ ਹੈਲਥ ਕੇਂਦਰਾਂ (ਸੀ. ਐੱਚ. ਸੀ.), ਐਬੋਰਿਜੀਨਲ ਹੈਲਥ ਐਕਸੈਸ ਸੈਂਟਰ (ਏ. ਐੱਚ. ਏ. ਸੀ.) ਦੇ ਨਾਲ ਨਾਲ ਕੁਝ ਖੇਤਰਾਂ ਵਿੱਚ ਮੋਬਾਈਲ ਦੰਦਾਂ ਦੇ ਕਲੀਨਿਕਾਂ ਰਾਹੀਂ ਦਿੱਤੀਆਂ ਜਾਂਦੀਆਂ ਹਨ।

ਕਿਹੜੀਆਂ ਸੇਵਾਵਾਂ ਸ਼ਾਮਲ ਹਨ?

- ਜਾਂਚਾਂ ਅਤੇ ਮੁਲਾਂਕਣ
- ਰੋਕਥਾਮ ਸੇਵਾਵਾਂ
- ਟੁੱਟੇ ਦੰਦਾਂ ਅਤੇ ਕੈਵੀਟੀਜ਼ ਦੀ ਸੰਭਾਲ ਕਰਨ ਲਈ ਸੇਵਾਵਾਂ
- ਐਕਸਰੇ
- ਦੰਦਾਂ ਜਾਂ ਅਸਧਾਰਨ ਟਿਸ਼ੂਆਂ ਨੂੰ ਹਟਾਉਣ ਲਈ ਮੂੰਹ ਦੀ ਸਰਜਰੀ

- ਅਨੱਸਥੀਸੀਆ
- ਲਾਗ ਅਤੇ ਦਰਦ ਦੇ ਇਲਾਜ ਲਈ ਐਂਡੋਡੋਨਟਿਕ ਸੇਵਾਵਾਂ
- ਮਸੂੜਿਆਂ ਦੀਆਂ ਸਥਿਤੀਆਂ ਅਤੇ ਬਿਮਾਰੀਆਂ ਦੇ ਇਲਾਜ ਲਈ ਸੇਵਾਵਾਂ।

ਦੰਦਾਂ ਦੀਆਂ ਬੀੜਾਂ ਬਾਰੇ ਕੀ?

ਪ੍ਰੋਸਟੇਡੋਨਟਿਕ ਸੇਵਾਵਾਂ, ਨਕਲੀ ਦੰਦਾਂ ਸਮੇਤ, ਅਸ਼ਕ ਤੌਰ ਤੇ ਕਵਰ ਕੀਤੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਸਥਾਨਕ ਜਨਤਕ ਸਿਹਤ ਇਕਾਈ ਨਾਲ ਗੱਲ ਕਰੋ।

ਮੈਂ ਅਰਜ਼ੀ ਕਿਵੇਂ ਦੇਵਾਂ?

ਉਨਟਾਰੀਓ ਸੀਨੀਅਰਜ਼ ਡੈਂਟਲ ਕੇਅਰ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ ਬਹੁਤ ਸਾਰੀਆਂ ਚੋਣਾਂ ਉਪਲਬਧ ਹਨ:

- ontario.ca/SeniorsDental 'ਤੇ ਜਾ ਆਨਲਾਈਨ ਅਰਜ਼ੀ ਦਿਓ
- ਆਪਣੀ ਅਰਜ਼ੀ ਨੂੰ ਪ੍ਰਿੰਟ ਕਰੋ, ਭਰੋ ਅਤੇ ਡਾਕ ਰਾਹੀਂ ਭੇਜੋ
- ਆਪਣਾ ਅਰਜ਼ੀ ਫਾਰਮ ਲੈਣ ਲਈ ਜਾਂ ਆਪਣੀ ਅਰਜ਼ੀ ਨੂੰ ਪੂਰਾ ਕਰਨ ਵਿਚ ਸਹਾਇਤਾ ਪ੍ਰਾਪਤ ਕਰਨ ਲਈ ਆਪਣੀ ਸਥਾਨਕ ਪਬਲਿਕ ਹੈਲਥ ਯੂਨਿਟ ਜਾਂ ਹਿੱਸਾ ਲੈ ਰਹੇ ਸੀ ਐਚ ਸੀ ਜਾਂ ਏ ਐਚ ਏ ਸੀ 'ਤੇ ਜਾਓ

ਜੇ ਮੈਨੂੰ ਮਨਜ਼ੂਰੀ ਮਿਲ ਜਾਵੇ ਤਾਂ ਕੀ ਹੋਵੇਗਾ?

ਇਕ ਵਾਰ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਣ ਤੋਂ ਬਾਅਦ, ਤੁਹਾਨੂੰ ਵੈਲਕਮ ਪੈਕੇਜ ਅਤੇ ਡੈਂਟਲ ਕਾਰਡ ਭੇਜਿਆ ਜਾਵੇਗਾ। ਸੇਵਾਵਾਂ ਪ੍ਰਾਪਤ ਕਰਨ ਲਈ, ਇਸ ਕਾਰਡ ਨੂੰ ਪਬਲਿਕ ਹੈਲਥ ਯੂਨਿਟ, ਕਮਿਊਨਿਟੀ ਹੈਲਥ ਸੈਂਟਰ, ਜਾਂ ਐਬੋਰਿਜੀਨਲ ਹੈਲਥ ਐਕਸੈਸ ਸੈਂਟਰ ਨੂੰ ਪੇਸ਼ ਕਰੋ।

ਪ੍ਰੋਗਰਾਮ ਵਿਚ ਤੁਹਾਡੀ ਨਿਰੰਤਰ ਭਾਗੀਦਾਰੀ ਲਈ ਤੁਹਾਡੀ ਯੋਗਤਾ ਬਾਰੇ ਤੁਹਾਨੂੰ ਹਰ ਸਾਲ ਸੂਚਿਤ ਕੀਤਾ ਜਾਵੇਗਾ, ਜਾਂ ਜੇ ਜ਼ਰੂਰਤ ਹੋਏ ਤਾਂ ਪ੍ਰੋਗਰਾਮ ਵਿਚ ਦੁਬਾਰਾ ਕਿਵੇਂ ਅਰਜ਼ੀ ਦੇਣੀ ਹੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਅਤੇ ਜੇ ਮੈਨੂੰ ਮਦਦ ਦੀ ਲੋੜ ਹੋਵੇ?

ਕਾਲ 416-916-0204

ਟੋਲ ਫ੍ਰੀ 1-833-207-4435

ਟੀ ਟੀ ਵਾਏ 1-800-855-0511